

# ਦਫਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ, ਐਸ. ਏ. ਐਸ. ਨਗਰ। (ਪ੍ਰਮੇਸ਼ਨ ਸੈਲ)

ਵੈਬਸਾਈਟ ਰਾਹੀਂ

ੴ

## ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪੰਜਾਬ ਰਾਜਾ।

ਮੀਮੋ ਨੰ : ਲੈਕਚਰਾਰ ਸੀਨੀਅਰਤਾ/2024/ 2024225574  
ਮਿਤੀ 5-9-2024

ਵਿਸ਼ਾ ਲੈਕਚਰਾਂ ਕਾਡਰ ਦੀ ਸੀਨੀਅਰਤਾ ਬਾਬਤ।

ਹਵਾਲਾ ਵਿਭਾਗ ਦੇ ਨੋਟਿਸ ਮਿਤੀ 29/08/2024 ਦੇ ਹਵਾਲੇ ਵਿੱਚ।

- 1.0 ਵਿਭਾਗ ਵੱਲੋਂ ਨੋਟਿਸ ਮਿਤੀ 29/08/2024 ਰਾਹੀਂ ਲੈਕਚਰਾਰ ਕਾਡਰ ਦੀ ਸੀਨੀਆਰਤਾ ਨੂੰ ਸੇਧ ਹਿੱਤ  
ਸਬੰਧਤ ਅਧਿਕਾਰੀਆਂ / ਕਰਮਚਾਰੀਆਂ / ਰਿਟਾਇਰੀਆਂ ਦੇ ਸੇਵਾਵਾਂ ਦੇ ਵੇਰਵੇ ਨਿਰਧਾਰਿਤ ਪ੍ਰੋਫਾਰਮੇ / ਸਡ਼ਕਉਣ  
ਅਨੁਸਾਰ ਮੰਗੇ ਗਏ ਹਨ। ਆਪ ਦੇ ਜ਼ਿਲ੍ਹੇ ਦੇ ਪ੍ਰਬੰਧ ਅਧੀਨ ਸਮੂਹ ਅਧਿਕਾਰੀਆਂ / ਮੁੱਖੀਆਂ ਨੂੰ ਆਪਣੇ ਪੱਧਰ ਤੇ  
ਪਾਬੰਧ ਕੀਤਾ ਜਾਵੇ ਕਿ ਨਿਰਧਾਰਿਤ ਪ੍ਰੋਫਾਰਮੇ ਦੇ ਨਾਲ ਨਾਲ ਸਪਲੀਮੈਂਟਰੀ ਪ੍ਰੋਫਾਰਮਾ (ਨਾਲ ਨੱਥੀ) ਨਾਲ ਨੱਥੀ  
ਕਰਦੇ ਹੋਏ ਸਮੇਤ ਦਸਤਾਵੇਜ਼ ਮੁੱਖ ਦਫ਼ਤਰ ਵਿਖੇ ਭੇਜੇ ਜਾਣ।

2.0 ਕੋਰਟ ਕੇਸ ਹੋਣ ਕਰਕੇ ਇਸ ਨੂੰ ਪਰਮ ਅਗੋਤ ਸਮੱਝਿਆ ਜਾਵੇ ਜੀ, ਰਿਕਾਰਡ ਅਨੁਸਾਰ ਕਿਸੇ ਕਿਸਮ ਦੀ ਕੋਈ  
ਅਣਗਾਹਿਲੀ ਨਾਲ ਕਰਮਚਾਰੀ/ਅਧਿਕਾਰੀ/ਰਿਟਾਇਰੀ ਦੇ ਵੇਰਵੇ ਦੀ ਪੁਸ਼ਟੀ ਗਲਤ ਕੀਤੀ ਜਾਂਦੀ ਹੈ ਤਾਂ ਇਸ  
ਸੂਰਤ ਵਿੱਚ ਸਬੰਧਤ ਸਕੂਲ ਮੁੱਖੀ ਅਤੇ ਰਿਕਾਰਡ ਕਲਰਕ ਵਿਚੁੱਧ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ)  
ਨਿਯਮਾਂਵਲੀ 1970 ਅਧੀਨ ਵਿਭਾਗੀ ਕਾਰਵਾਈ ਆਰੰਭ ਦਿੱਤੀ ਜਾਵੇਗੀ। ਸੀਨੀਆਰਤਾ ਸਬੰਧੀ ਕੇਸ  
ਨਿਰਧਾਰਿਤ ਮਿਤੀ ਤੱਕ ਵਿਭਾਗ ਵਿੱਚ ਪੁੱਜਦੇ ਕੀਤੇ ਜਾਣ ਜੀ।

ਨੱਥੀ / ਸਪਲੀਮੈਂਟਰੀ ਪ੍ਰੋਗਰਾਮ

25/09/2022

೨೨೩೭:- ಹಿನ್ನೆಲೆಯನ್ನು ಮಾಡಿ (ಕೇಳಿ) — ಅರ್ಥಿ

File number: 2024010598 Date: 5/9/2024

ପ୍ରମାଣ କରିବାରେ ଯଦୁକାଳେ ଏହାରେ କିମ୍ବା  
କିମ୍ବା କିମ୍ବା

**SUPPLEMENTARY PROFORMA  
FOR LECTURER CADRE SENIORITY**

(PROFORMA FILLED IN UPPER CASE)

TO BE FILLED ALONGWITH FINAL DMC

1. Post Graduation : ..... Subject .....
2. Name of University : .....
3. Year of Passing : DD/MM/YYYY .....
3. Marks percentage : Marks Obtained      Total Marks      Percentage
- a) Graduation : ..... ..... .....
- a) B.Ed.  
(Document Enclosed) : ..... ..... .....
- b) Post Graduation : ..... ..... .....
- b) Post Graduation  
(Document Enclosed) : ..... ..... .....

Aforesaid Relevant documents enclosed

Signature of the Officer / School Head

duly stamped

ਦਫਤਰ ਡਾਇਰੈਕਟਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ, ਐਸ. ਏ. ਐਸ. ਨਗਰ।  
(ਪ੍ਰਮੋਸ਼ਨ ਸੈਲ )

ਵੱਲ

ਵੈਬਸਾਈਟ ਰਾਹੀਂ

ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.)  
ਪੰਜਾਬ ਰਾਜਾ।

ਮ/6

ਮੀਮੋ ਨੰ : ਲੈਕਚਰਾਰ ਸੀਨੀਅਰਤਾ/2024/ 2024223936  
ਮਿਤੀ 04-09-2024

ਵਿਸਾ ਲੈਕਚਰਾਰ ਕਾਡਰ ਦੀ ਸੀਨੀਅਰਤਾ ਬਾਬਤ।

ਹਵਾਲਾ ਵਿਭਾਗ ਦੇ ਨੋਟਿਸ ਮਿਤੀ 29/08/2024 ਦੇ ਹਵਾਲੇ ਵਿੱਚ।

- 1.0 ਵਿਭਾਗ ਵੱਲੋਂ ਨੋਟਿਸ ਮਿਤੀ 29/08/2024 ਰਾਹੀਂ ਲੈਕਚਰਾਰ ਕਾਡਰ ਦੀ ਸੀਨੀਅਰਤਾ ਨੂੰ ਸੇਧ ਹਿੱਤ ਸਬੰਧਤ ਅਧਿਕਾਰੀਆਂ/ ਕਰਮਚਾਰੀਆਂ/ ਰਿਟਾਇਰੀਆਂ ਦੇ ਸੇਵਾਵਾਂ ਦੇ ਵੇਰਵੇ ਨਿਰਧਾਰਿਤ ਪ੍ਰੋਗਰਾਮ/ ਸਤਿਗੁਰ ਅਨੁਸਾਰ ਮੰਗੇ ਹਨ। ਆਪ ਦੇ ਜਿਥੇ ਦੇ ਪ੍ਰਬੰਧ ਅਧੀਨ ਸਮੂਹ ਅਧਿਕਾਰੀਆਂ/ ਸੁਖੀਆਂ ਨੂੰ ਆਪਣੇ ਪੱਧਰ ਤੇ ਤੇ ਹੇਠ ਅਨੁਸਾਰ ਸੂਚਨਾ ਤੇਜ਼ ਹਿੱਤ ਪਾਬੰਧ ਕੀਤਾ ਜਾਵੇ ਜੀ।
- 2.0 ਉਕਤ ਦੀ ਲਗਾਤਾਰਤਾ ਵਿੱਚ ਇਤਿਰਾਜ ਦੇਣ ਹਿੱਤ ਨਿਰਧਾਰਿਤ ਪ੍ਰੋਗਰਾਮ ਤੋਂ ਇਲਾਵਾ ਸਬੰਧਤ ਸਕੂਲ ਮੁਖੀ ਇਸ ਪੱਤਰ ਨਾਲ ਨੱਥੀ ਪ੍ਰੋਗਰਾਮੇ ਨੂੰ ਆਪਣੇ ਸਕੂਲ ਦੇ ਰਿਕਾਰਡ ਅਨੁਸਾਰ ਦਸਤਾਵੇਜ਼ਾਂ ਦੀ ਤਸਦੀਕ ਕਾਪੀ ਨਾਲ ਨੱਥੀ ਕਰਦੇ ਹੋਏ ਸਬੰਧਤ ਕਰਮਚਾਰੀ/ ਰਿਟਾਇਰੀ ਦੀ ਇਤਿਰਾਜ ਹਿੱਤ ਦਿੱਤੀ ਗਈ ਮਿਸ਼ਨ ਨਾਲ ਲਗਾਉਣ ਯਕੀਨੀ ਬਣਾਉਣਗੇ। ਇਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਕਿਸੇ ਵੀ ਕਰਮਚਾਰੀ/ ਰਿਟਾਇਰੀ ਦੇ ਕੇਸ ਇੱਕ ਤੋਂ ਵੱਧ ਪੱਤਰਾਂ ਵਿੱਚ ਨਾ ਬਣਾਏ ਜਾਣ, ਵਿਭਾਗ ਨੂੰ ਜਦੋਂ ਵੀ ਜ਼ਰੂਰਤ ਮਹਿਸੂਸ ਹੋਵੇਗੀ ਤਾਂ ਅਸਲ ਰਿਕਾਰਡ ਮੁੱਖ ਦਫਤਰ ਵਿੱਖੋਂ ਮੰਗਵਾ ਲਿਆ ਜਾਵੇਗਾ।
- 3.0 ਇਥੇ ਇਹ ਮੁੜ ਲਿਖਿਆ ਜਾਂਦਾ ਹੈ ਕਿ
- 1) ਇਹ ਧਿਆਨ ਰੱਖਿਆ ਜਾਵੇ ਕਿ ਕੇਸ ਮੁੰਬਲ ਇਕ ਵਾਰ ਹੀ ਤੇਜਿਆ ਜਾਵੇ, ਕੇਸ ਦੀ ਨਕਲ ਦੀ ਕਾਪੀ ਵਾਰ ਵਾਰ ਨਾ ਤੇਜ਼ੀ ਜਾਵੇ। ਦਸਤਾਵੇਜ਼ਾਂ ਦੀ ਫੋਟੋਸਟੇਟ ਵਾਲੀ ਕਾਪੀ ਪੜ੍ਹਨਯੋਗ ਹੋਵੇ। ਪ੍ਰੋਗਰਾਮ ਅਨੁਸਾਰ ਨਿਯੁਕਤੀ ਪੱਤਰ ਅਤੇ ਹੋਰ ਦਸਤਾਵੇਜ਼ ਨਾਲ ਨੱਥੀ ਕਰਨਾ ਯਕੀਨੀ ਬਣਾਇਆ ਜਾਵੇ।
  - 2) ਪ੍ਰੋਗਰਾਮੇ ਅਨੁਸਾਰ ਨਿਰਧਾਰਿਤ ਕਾਲਮ ਨੂੰ ਖਾਲੀ ਨਾ ਛੱਡਿਆ ਜਾਵੇ, ਹਰ ਕਾਲਮ ਦੀ ਪੁਸ਼ਟੀ ਕਰਨਾ ਯਕੀਨੀ ਬਣਾਇਆ ਜਾਵੇ।
  - 3) ਵਿਭਾਗ ਵੱਲੋਂ ਵੈਬ ਸਾਈਟ [www.ssapunjab.org](http://www.ssapunjab.org) ਤੇ ਵੱਖ ਵੱਖ ਸਮੇਂ ਤੋਂ ਲੈਕਚਰਾਰ ਕਾਡਰ ਦੀ ਸੀਨੀਅਰਤਾ ਸਬੰਧੀ ਜਾਰੀ ਨੋਟਿਸ upload ਕੀਤੇ ਜਾਣਗੇ, ਇਸ ਲਈ ਵੱਖਰੇ ਤੌਰ ਤੇ ਸਕੂਲ/ਸੰਸਥਾ ਨੂੰ ਪੱਤਰ ਜਾਹੀ ਨਹੀਂ ਕੀਤਾ ਜਾਵੇਗਾ।
  - 4) ਸਮੂਹ ਅਧਿਕਾਰੀ/ ਸਕੂਲ ਮੁਖੀਆਂ ਵੱਲੋਂ ਕਰਮਚਾਰੀ (ਮੈਜ਼ੁਦਾ/ ਰਿਟਾਇਰੀ/ ਪ੍ਰਮੋਟਿਡ/ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ/ ਸੇਵਾਵਾਂ ਬਰਖਾਸਤ ਹੋ ਚੁੱਕੀਆਂ/ ਅਸਤੀਫ਼ਾ ਦੇ ਚੁੱਕੇ ਆਦਿ) ਦੇ ਨਿਯੁਕਤੀ ਪੱਤਰ ਦੀ ਕਾਪੀ/ ਸੇਵਾਵਾਂ ਰੈਗੂਲਰ ਦੇ ਹੁਕਮਾਂ ਦੇ ਕੁੱਝ ਪੰਨੇ ਹੀ ਲਗਾਏ ਜਾਂਦੇ ਹਨ ਜਾਂ ਲਗਾਏ ਹੀ ਨਹੀਂ ਜਾਂਦੇ। ਇਸ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਕਰਮਚਾਰੀ (ਮੈਜ਼ੁਦਾ/ ਰਿਟਾਇਰੀ/ ਪ੍ਰਮੋਟਿਡ/ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ/ ਸੇਵਾਵਾਂ ਬਰਖਾਸਤ ਹੋ ਚੁੱਕੀਆਂ/ ਅਸਤੀਫ਼ਾ ਦੇ ਚੁੱਕੇ ਆਦਿ) ਦੇ ਨਿਯੁਕਤੀ ਪੱਤਰਾਂ ਦੀ ਕਾਪੀ/ ਸੇਵਾਵਾਂ ਰੈਗੂਲਰ ਦੇ ਹੁਕਮਾਂ ਦੇ ਸਾਰੇ ਪੰਨੇ ਲਗਾਏ ਜਾਣ, ਤਾਂ ਜੋ ਸਬੰਧਤ ਕਰਮਚਾਰੀ/ ਰਿਟਾਇਰੀ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਜਾ ਸਕੇ।
  - 5) ਸਮੂਹ ਅਧਿਕਾਰੀ/ ਸਕੂਲ ਮੁਖੀਆਂ ਨੂੰ ਇਹ ਵੀ ਸਪਸ਼ਟ ਕਰ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੇ ਸਕੂਲ/ਸੰਸਥਾ ਦੇ ਪ੍ਰਬੰਧ ਅਧੀਨ ਜਿਨ੍ਹੇ ਲੈਕਚਰਾਰ ਅਧਿਕਾਰੀ ਸੇਵਾਵਾਂ ਦੇ ਚੁੱਕੇ ਸਨ ਜਾਂ ਕੰਮ ਕਰ ਰਹੇ ਹਨ ਜਾਂ ਪੱਦ ਉਨ੍ਹਾਂ ਹੋ ਕੇ ਅਧਿਕਾਰੀ ਬਣ ਗਏ ਹਨ ਜਾਂ ਸੇਵਾਵਾਂ ਬਰਖਾਸਤ ਹੋ ਗਈਆਂ ਹਨ, ਗੈਰ-

25  
04/09/2024

- ਹਾਜ਼ਰ ਹਨ, ਅਸਤੀਦਾ ਦੇ ਚੁੱਕੇ ਹਨ ਜਾਂ ਮੱਤ ਹੋ ਚੁੱਕੀ ਹੈ, ਦਾ ਨਿਰਧਾਰਿਤ ਪ੍ਰੇਫਰੇਂਸ ਅਨੁਸਾਰ ਰਿਕਾਰਡ ਮਿਥੀ ਸਿੱਤੀ ਅਨੁਸਾਰ ਤੇਜ਼ਾ ਯਕੀਨੀ ਬਨਾਉਣਗੇ।
- 6) ਸਿੱਧੀ ਤਹਤੀ ਅਧੀਨ ਸੇਵਪੱਤਰੀ ਵਿੱਚ ਇੰਦਰਾਜ ਦਾ ਪਹਿਲਾ ਪੰਨਾ ਅਤੇ ਹਾਜ਼ਰੀ ਸਬੰਧੀ ਇੰਦਰਾਜ ਦਾ ਪੰਨਾ, ਨਿਯੁਕਤੀ ਪੱਤਰ ਦੀ ਮੁਕੰਮਲ ਕਾਪੀ, ਅਸਲ ਹਾਜ਼ਰੀ ਰਿਪੋਰਟ ਦੀ ਕਾਪੀ।
  - 7) ਸਿੱਧੀ ਤਹਤੀ ਅਧੀਨ ਕਰਮਚਾਰੀ/ਰਿਟਾਇਰੀ ਦੀ ਮੈਰਿਟ / ਰੈਕ ਦੀ ਪੁਸ਼ਟੀ ਲਈ ਸਬੰਧਤ ਸਿਲੋਕਸ਼ਨ ਸੂਚੀ/ਰਿਜਲਟ ਦੀ ਕਾਪੀ ਨਾਲ ਨੱਬੀ ਕੀਤੀ ਜਾਵੇ ਜੀ।
  - 8) ਰਿਕਾਰਡ ਅਨੁਸਾਰ ਜਿਨ੍ਹਾਂ ਅਧਿਕਾਰੀਆਂ/ਕਰਮਚਾਰੀਆਂ/ਰਿਟਾਇਰੀਆਂ ਵੱਲੋਂ ਪਹਿਲਾਂ ਆਪਣੀਆਂ ਐਡਹਾਕ ਜਾਂ ਠੇਕਾ ਅਧਾਰਿਤ ਸੇਵਾਵਾਂ ਦਿੱਤੀਆਂ ਹਨ, ਇਸ ਸਬੰਧ ਵਿੱਚ ਸਬੰਧਤ ਦਾ ਐਡਹਾਕ ਜਾਂ ਠੇਕਾ ਅਧਾਰਿਤ ਦਾ ਨਿਯੁਕਤੀ ਪੱਤਰ ਅਤੇ ਇਸ ਉਪਰੰਤ ਉਸਦੀ ਸੇਵਾਵਾਂ ਨਿਯਮਤ ਹੋਣ ਦੇ ਮੁਕੰਮਲ ਦਸਤਾਵੇਜ ਭੇਜੇ ਜਾਣ। ਨਿਯੁਕਤੀ ਪੱਤਰ ਅਧੂਰਾ ਨਾ ਭੇਜਿਆ ਜਾਵੇ। ਕਰਮਚਾਰੀਆਂ/ਰਿਟਾਇਰੀਆਂ ਦੀ ਸੀਨੀਅਰਾਤਾ ਦੇ ਸਬੰਧ ਵਿੱਚ ਸਬੰਧਤ ਇਸਤਿਹਾਰ ਮੁਤਾਬਿਕ ਚੈਕ ਜ਼ਰੂਰ ਕਰ ਲਿਆ ਜਾਵੇ ਜੀ।
  - 9) ਪੰਜਾਬ ਸਰਕਾਰ ਮੰਤਰੀ ਮੰਡਲ ਪ੍ਰੀਸਟ ਦੇ ਫੇਸਲੇ ਮਿਤੀ 03.10.2018 ਰਾਹੀਂ ਕਈ ਕਰਮਚਾਰੀ ਸਹਵਾਰ ਸਿੱਖਿਆ ਅਭਿਆਨ ਤੋਂ ਵਿਭਾਗ ਵਿੱਚ ਸਾਮਲਿਤ ਕੀਤੇ ਗਏ ਸਨ। ਇਸ ਸਬੰਧ ਵਿੱਚ ਕਰਮਚਾਰੀਆਂ ਦੀ ਵਿਭਾਗ ਵਿੱਚ ਆਉਣ ਤੋਂ ਪਹਿਲਾਂ ਦੀ ਨਿਯੁਕਤੀ ਅਤੇ ਉਸਦੇ ਇਸਤਿਹਾਰ ਮੁਤਾਬਿਕ ਹੋਈ ਚੋਣ ਦੇ ਸਬੰਧ ਵਿੱਚ ਹਾਸਿਲ ਕੀਤੇ ਨੰਬਰ ਦੀ ਪ੍ਰਤੀਸ਼ਤਾ ਨਿਰਧਾਰਿਤ ਪ੍ਰੇਫਰੇਂਸ ਵਿੱਚ ਜ਼ਰੂਰ ਦਰਜ ਕੀਤੀ ਜਾਵੇ, ਅਤੇ ਸਹਿ ਪੱਤਰ ਵੀ ਨਾਲ ਲਗਾਏ ਜਾਣ ਜੀ।
  - 10) ਤਰੱਕੀ ਰਾਹੀਂ ਨਿਯੁਕਤ ਹੋਏ ਕਰਮਚਾਰੀ/ਰਿਟਾਇਰੀ ਦੇ ਸਬੰਧ ਵਿੱਚ ਕਰਮਚਾਰੀ ਦੇ ਹੇਠਲੇ ਕਾਡਰ ਦੀ ਸੇਵਾਪੱਤਰੀ ਦਾ ਪਹਿਲਾ ਪੰਨਾ ਅਤੇ ਸਕੂਲ ਵਿੱਚ ਹੇਠਲੇ ਕਾਡਰ ਵਿੱਚ ਹਾਜ਼ਰ ਹੋਣ ਉਪਰੰਤ ਸੇਵਾਪੱਤਰੀ ਵਿੱਚ ਇੰਦਰਾਜ ਦਾ ਪੰਨਾ, ਹੇਠਲੇ ਕਾਡਰ ਦੀ ਨਿਯੁਕਤੀ ਪੱਤਰ ਦੀ ਕਾਪੀ ਅਤੇ ਨਾਲ ਹੀ ਉਸਦੇ ਮਾਸਟਰ ਕਾਡਰ ਵੱਜੋਂ ਪੱਦਉਣਤ ਹੋਣ ਦੇ ਨਿਯੁਕਤੀ ਪੱਤਰ ਦੀ ਕਾਪੀ, ਅਸਲ ਹਾਜ਼ਰੀ ਰਿਪੋਰਟ ਦੀ ਕਾਪੀ ਅਤੇ ਸੇਵਾਪੱਤਰੀ ਵਿੱਚ ਕੀਤੇ ਇੰਦਰਾਜ ਦਾ ਪੰਨਾ, ਹਾਜ਼ਰ ਹੋਣ ਦਾ ਪੰਨਾ।
  - 11) ਜੇਕਰ ਕਿਸੇ ਕਰਮਚਾਰੀ/ਰਿਟਾਇਰੀ ਨੂੰ ਨਿਯੁਕਤੀ ਪੱਤਰ ਕੇਰਟ ਕੇਸ ਰਾਹੀਂ ਜਾ ਵਿਭਾਗ ਵੱਲੋਂ ਕੋਈ ਮੁੱਹ ਬੋਲਦੇ ਹੁਕਮ ਜਾਰੀ ਕਰਦੇ ਹੋਏ ਹਾਜ਼ਰ ਕਰਵਾਇਆ ਗਿਆ ਹੈ ਤਾਂ ਇਸ ਸੂਰਤ ਵਿੱਚ ਮੁਕੰਮਲ ਦਸਤਾਵੇਜ ਨਾਲ ਨੱਬੀ ਕੀਤੇ ਜਾਣ ਜੀ।
  - 12) ਸਮੂਹ ਅਧਿਕਾਰੀ/ ਸਕੂਲ ਮੁੱਖੀਆਂ ਨੂੰ ਸੰਸਥਾ ਦੇ ਰਿਕਾਰਡ ਅਨੁਸਾਰ ਵੱਖ ਵੱਖ ਸਮੇਂ ਸਮੇਂ ਤਹਿਤ ਕਿੰਨੇ ਅਧਿਕਾਰੀ/ਕਰਮਚਾਰੀ/ਰਿਟਾਇਰੀ ਉਨ੍ਹਾਂ ਦੇ ਸਕੂਲ /ਸੰਸਥਾ ਵਿੱਚ ਆਪਣੀ ਸੇਵਾਵਾਂ ਦੇ ਚੁੱਕੇ ਸਨ ਅਤੇ ਉਨ੍ਹਾਂ ਵਿੱਚੋਂ ਕਿੰਨੀਆਂ ਦਾ ਰਿਕਾਰਡ ਪੇਗ ਪ੍ਰਣਾਲੀ ਰਾਹੀਂ ਨਿਰਧਾਰਿਤ ਸ਼ਡਿਊਲ ਅਨੁਸਾਰ ਮੁੱਖ ਦਫਤਰ ਭੇਜਿਆ ਜਾ ਚੁਕਿਆ ਹੈ ਦਾ ਲੇਖਾ ਰੱਖਣਗੇ, ਮੁੱਖ ਦਫਤਰ ਵੱਲੋਂ ਕਿਸੇ ਵੀ ਸਮੇਂ ਕਿਸੇ ਵੀ ਜ਼ਿਲ੍ਹੇ ਦੇ ਸਕੂਲ ਦਾ ਨਿਰੀਖਣ ਕੀਤਾ ਜਾ ਸਕਦਾ ਹੈ ਅਤੇ ਅਸਲ ਰਿਕਾਰਡ ਮੰਗਿਆ ਵੀ ਜਾ ਸਕਦਾ ਹੈ।
  - 13) ਸਮੂਹ ਅਧਿਕਾਰੀ/ ਸਕੂਲ ਮੁੱਖੀ ਇਹ ਸਰਟੀਫਿਕੇਟ ਵੀ ਦੇਣਗੇ ਕਿ ਉਨ੍ਹਾਂ ਦੇ ਸਕੂਲ/ਸੰਸਥਾ ਦੇ ਪ੍ਰਬੰਧ ਹੇਠ ਹੋਰ ਕੋਈ ਵੀ ਲੈਕਚਰਾਰ ਕਾਡਰ ਦੀ ਸੀਨੀਅਰਾਤਾ ਦੇ ਸਬੰਧ ਵਿੱਚ ਕੇਸ ਤੇਜਣ ਤੋਂ ਨਹੀਂ ਰਹਿੰਦਾ। ਰਿਕਾਰਡ ਅਨੁਸਾਰ ਕਿਸੇ ਕਿਸਮ ਦੀ ਕੋਈ ਅਣਗਹਿਲੀ ਨਾਲ ਕਰਮਚਾਰੀ/ਅਧਿਕਾਰੀ/ਰਿਟਾਇਰੀ ਦੇ ਵੇਰਵੇ ਦੀ ਪੁਸ਼ਟੀ ਗਲਤ ਕੀਤੀ ਜਾਂਦੀ ਹੈ ਤਾਂ ਇਸ ਸੂਰਤ ਵਿੱਚ ਸਬੰਧਤ ਸਕੂਲ ਮੁੱਖੀ ਅਤੇ ਰਿਕਾਰਡ ਕਲਰਕ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਸਜਾ ਤੇ ਅਪੀਲ) ਨਿਯਮਾਂਵਲੀ 1970 ਅਧੀਨ ਵਿਭਾਗੀ ਕਾਰਵਾਈ ਆਰੰਭ ਦਿੱਤੀ ਜਾਵੇਗੀ।
  - 14) ਜੇਕਰ ਕਿਸੇ ਸਮੂਹ ਅਧਿਕਾਰੀ/ ਸਕੂਲ ਮੁੱਖੀ ਨੂੰ ਸੂਚਨਾ ਦੇਣ ਜਾਂ ਇਕੱਤਰ ਕਰਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਅੰਕੜ ਆ ਰਹੀ ਹੈ, ਤਾਂ ਇਸ ਸਬੰਧੀ ਮਿਥੇ ਸਮੇਂ ਤੋਂ ਪਹਿਲਾਂ ਨਿੱਜੀ ਪੱਧਰ ਤੇ ਮੁੱਖ ਦਫਤਰ ਵਿਖੇ ਸੂਚਿਤ ਕਰਨਗੇ, ਨਿਰਧਾਰਿਤ ਸਮੇਂ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਸੀਨੀਅਰਾਤਾ ਸਬੰਧੀ ਕੋਈ ਮੁੱਖ ਦਫਤਰ ਵਿਖੇ ਕੋਸ ਪ੍ਰਾਪਤ ਨਹੀਂ ਕੀਤਾ ਜਾਵੇਗਾ।

*25/09/2021*  
ਸਹਾਇਕ ਇੰਡੀਅਰੈਕਟਰ ਪ੍ਰਮੇਸ਼ਨ